

ਨਗਰ ਨਿਗਮ
ਅੰਮ੍ਰਿਤਸਰ

ਬਜਟ ਸਾਲ
2020-21

ਵਿਸ਼ਾ- ਨਗਰ ਨਿਗਮ ਅੰਮ੍ਰਿਤਸਰ ਦਾ ਅਨੁਮਾਨਤ ਬਜਟ ਸਾਲ 2020-21

ਇਸ ਦਫਤਰ ਦੇ ਪੱਤਰ ਨੰ : ਡੀ.ਸੀ.ਐਫ.ਏ./178 ਮਿਤੀ 4-12-19 ਅਤੇ ਯਾਦ ਪੱਤਰ ਨੰ : ਡੀ.ਸੀ.ਐਫ.ਏ./4 ਮਿਤੀ 9-1-2020, ਡੀ.ਸੀ.ਐਫ.ਏ./13 ਮਿਤੀ 27-1-2020, ਡੀ.ਸੀ.ਐਫ.ਏ./25 ਮਿਤੀ 18-2-20, ਰਾਹੀਂ ਸਾਲ 2020-21 ਦਾ ਅਨੁਮਾਨਤ ਬਜਟ ਬਣਾਉਣ ਲਈ ਵੱਖ ਵੱਖ ਵਿਭਾਗਾਂ ਪਾਸੋਂ ਵੇਰਵੇ ਮੰਗੇ ਗਏ ਸੀ , ਵੇਰਵੇ ਪਾਪਤ ਹੋਣ ਤੋਂ ਬਾਅਦ ਇਸ ਬਜਟ ਵਿਚ ਸਾਲ 2019-20 ਦਾ ਰੀਵਾਈਜ਼ਡ ਅਤੇ ਸਾਲ 2020-21 ਦਾ ਅਨੁਮਾਨਤ ਬਜਟ ਬਣਾਇਆ ਗਿਆ ਹੈ। ਨਗਰ ਨਿਗਮ, ਅੰਮ੍ਰਿਤਸਰ ਦਾ ਜੋ ਸਾਲ 2020-21 ਦਾ ਅਨੁਮਾਨਤ ਬਜਟ ਬਣਾਇਆ ਗਿਆ ਹੈ ਉਸ ਅਨੁਸਾਰ ਅਮਲੇ ਤੇ 53%, ਅਚਨਚੇਤ ਤੇ 2% ਅਤੇ ਵਿਕਾਸ ਦੇ ਕੰਮਾਂ ਵਿਚ 45% ਅਨੁਮਾਨਿਤ ਖਰਚਾ ਹੋਵੇਗਾ।

ਨਗਰ ਨਿਗਮ , ਅੰਮ੍ਰਿਤਸਰ ਦਾ ਬਜਟ ਵੱਖ ਵੱਖ ਹੈਡਾਂ ਵਿਚ ਨੱਥੀ ਅਨੁਲਗਾਂ ਵਿਚ ਦਰਸਾਇਆ ਗਿਆ ਹੈ। ਸਾਲ 2020-21 ਵਿਚ ਜੋ ਵੀ ਬਜਟ ਉਪਬੰਧ ਕੀਤਾ ਜਾ ਰਿਹਾ ਹੈ, ਦੇ ਸਬੰਧ ਵਿਚ ਆਸ ਕੀਤੀ ਜਾਂਦੀ ਹੈ ਕਿ ਉ ਪਬੰਧ ਅਗਲੇ ਸਾਲ ਵਿਚ ਪੂਰਾ ਕੀਤਾ ਜਾਵੇਗਾ। ਨਗਰ ਨਿਗਮ , ਅੰਮ੍ਰਿਤਸਰ ਵਲੋਂ ਸੋਧਿਆ ਹੋਇਆ ਬਜਟ ਸਾਲ 2019-20 ਅਤੇ ਅਨੁਮਾਨਿਤ ਬਜਟ 2020-21 ਇਸ ਤਰਾਂ ਬਣਾਇਆ ਗਿਆ ਹੈ ਕਿ ਨਗਰ ਨਿਗਮ ਅੰਮ੍ਰਿਤਸਰ ਦੇ ਕੰਬਾਇੰਡ , ਜਨਰਲ ਸਾਈਡ ਅਤੇ ਵਾਟਰ ਸਪਲਾਈ ਅਤੇ ਸੀਵਰੇਜ ਵਿ ਭਗ ਦਾ ਬਜਟ ਕ੍ਰਮਵਾਰ ਅਨੁਲਗ 1,2 ਅਤੇ 3,12 ਵਿਚ ਦਰਸਾਇਆ ਗਿਆ ਹੈ ਜਿਸ ਦਾ ਵੇਰਵਾ ਇਸ ਪ੍ਰਕਾਰ ਹੈ :

ਸਰਕਾਰ ਵਲੋਂ ਸਾਲ 2019-20 ਦਾ ਬਜਟ ਪਾਸ ਕਰਨ ਸਮੇਂ ਕੁਲ 44580.00 ਲੱਖ ਰੁਪਏ (445.80 ਕਰੋੜ) ਆਮਦਨ ਦਾ ਬਜਟ ਟੀਚਾ ਮੰਜੂਰ ਕੀਤਾ ਗਿਆ ਸੀ ਜਿਸ ਵਿੱਚ 41080.00 ਲੱਖ ਰੁਪਏ (410.80 ਕਰੋੜ) ਜਨਰਲ ਸਾਈਡ ਦੀ ਆਮਦਨ ਅਤੇ 3500.00 ਲੱਖ ਰੁਪਏ (35 ਕਰੋੜ) ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਦੀ ਆਮਦਨ ਮੰਜੂਰ ਕੀਤੀ ਗਈ ਸੀ। ਇਸ ਆਮਦਨ ਵਿਰੁੱਧ

ਸਰਕਾਰ ਵਲੋਂ ਸਾਲ 2019-20 ਲਈ 44580.00 ਲੱਖ ਰੁਪਏ (445.80 ਕਰੋੜ) ਦਾ ਕੁਲ ਖਰਚਾ ਨਗਰ ਨਿਗਮ ਦਾ ਪ੍ਰਵਾਨ ਕੀਤਾ ਗਿਆ ਸੀ ਜਿਸ ਵਿਚੋਂ 26780.00 ਲੱਖ ਰੁਪਏ (267.80 ਕਰੋੜ) ਅਮਲੇ ਲਈ, 1000.00 ਲੱਖ ਰੁਪਏ (10 ਕਰੋੜ) ਕੰਟੀਜੈਂਸੀ ਲਈ ਅਤੇ 16800.00 ਲੱਖ ਰੁਪਏ (168 ਕਰੋੜ) ਵਿਕਾਸ ਦੇ ਕੰਮਾਂ ਲਈ ਸੀ। ਇਸ ਤੋਂ ਇਲਾਵਾ ਵਿਕਾਸ ਦੇ ਨਾਨ ਕਮਿਟਿਡ ਖਰਚੇ ਸਰਕਾਰ ਵਲੋਂ ਪ੍ਰਾਪਤ ਹੋਣ ਵਾਲੀਆਂ ਗਰਾਂਟਾਂ ਵਿਚੋਂ ਕਰਨ ਦੇ ਹੁਕਮ ਕੀਤੇ ਗਏ ਸਨ। ਨਗਰ ਨਿਗਮ, ਅੰਮ੍ਰਿਤਸਰ ਦਾ ਸਾਲ 2020-21 ਦਾ ਅਨੁਮਾਨਤ ਬਜਟ ਜੋ ਕੁਲ 48400.00 ਲੱਖ ਰੁਪਏ (484 ਕਰੋੜ) ਦਾ ਤਿਆਰ ਕੀਤਾ ਗਿਆ ਹੈ ਅਤੇ ਸਰਕਾਰ ਵਲੋਂ ਪ੍ਰਾਪਤ ਹੋਣ ਵਾਲੀਆਂ ਗਰਾਂਟਾਂ ਨਾਲ ਵਿਕਾਸ ਦੇ ਕੰਮ ਕਰਵਾਏ ਜਾਣਗੇ। ਜੇਕਰ ਸਰਕਾਰ ਵਲੋਂ ਕਿਸੇ ਵੀ ਟੈਕਸ, ਫੀਸ ਆਦਿ ਦਾ ਵਾਧਾ ਕੀਤਾ ਜਾਵੇਗਾ ਤਾਂ ਉਸ ਅਨੁਸਾਰ ਨਗਰ ਨਿਗਮ ਦੀ ਆਮਦਨ ਵਿਚ ਵਾਧਾ ਵਖਰਾ ਹੋਵੇਗਾ।

ਜਨਰਲ ਸਾਈਡ ਦੀ ਆਮਦਨ

ਸਰਕਾਰ ਵਲੋਂ ਜਨਰਲ ਸਾਈਡ ਦੀ ਆਮਦਨ ਸਾਲ 2019-20 ਲਈ 410.80 ਲੱਖ ਰੁਪਏ (410.80 ਕਰੋੜ) ਮੰਜੂਰ ਕੀਤੀ ਗਈ ਸੀ। ਮਿਤੀ 1-4-19 ਨੂੰ ਜਨਰਲ ਸਾਈਡ ਦਾ ਮੁੱਢਲਾ ਬਕਾਇਆ 3712.93 ਲੱਖ ਰੁਪਏ (37.12 ਕਰੋੜ) ਸੀ। ਮਿਤੀ 1-4-19 ਤੋਂ 31-3-2020 ਤੱਕ ਜਨਰਲ ਸਾਈਡ ਦੀ ਆਮਦਨ 19859.50 ਲੱਖ ਰੁਪਏ (198.59 ਕਰੋੜ) ਪ੍ਰਾਪਤ ਹੋਈ ਹੈ, 9608.34 ਲੱਖ ਰੁਪਏ (96.08 ਕਰੋੜ) ਸਰਕਾਰ ਵਲੋਂ ਗਰਾਂਟ ਪ੍ਰਾਪਤ ਹੋਈ ਹੈ, ਇਹ ਗਰਾਂਟ ਬਜਟ ਟੀਚੇ ਵਿਚ ਸ਼ਾਮਲ ਨਹੀਂ ਹੈ। ਸਾਲ 2019-20 ਦੀ ਸੋਧੀ ਹੋਈ ਆਮਦਨ 19859.50 ਲੱਖ ਰੁਪਏ (198.59 ਕਰੋੜ) ਤਜਵੀਜ ਕੀਤੀ ਜਾਂਦੀ ਹੈ। ਸਾਲ 2020-21 ਦੀ ਆਮਦਨ ਦਾ ਟੀਚਾ 44900.00 ਲੱਖ ਰੁਪਏ (449.00 ਕਰੋੜ) ਮਿਥਿਆ ਗਿਆ ਹੈ। ਇਸ ਵਿਚ ਨਗਰ ਸੁਧਾਰ ਟਰਸਟ ਅੰਮ੍ਰਿਤਸਰ ਪਾਸੋਂ ਪ੍ਰਾਪਤ ਹੋਣ ਵਾਲਾ 50.00 ਕਰੋੜ ਰੁਪਏ ਦਾ ਕਰਜਾ ਵੀ ਸ਼ਾਮਲ ਹੈ ਅਤੇ ਇਸ ਕਰਜੇ ਨਾਲ ਨਿਰਧਾਰਤ ਕੀਤੇ ਗਏ ਵਿਕਾਸ ਦੇ ਕੰਮ ਸ਼ਹਿਰ ਵਿਚ ਕਰਵਾਏ ਜਾਣਗੇ। ਇਸ ਦਾ ਵੇਰਵਾ ਅਨੁਲਗ-4 ਵਿਚ ਦਰਸਾਇਆ ਗਿਆ ਹੈ।

ਖਰਚਾ

ਅਮਲਾ ਖਰਚਾ

ਸਾਲ 2019-20 ਵਿਚ ਇਸ ਮੱਦ ਅਧੀਨ ਸਰਕਾਰ ਦੁਆਰਾ 21980 .00 ਲੱਖ ਰੁਪਏ (219.80 ਕਰੋੜ) ਮੰਜੂਰ ਕੀਤੇ ਗਏ ਸਨ । ਇਸ ਵਿਚੋਂ ਮਿਤੀ 1-4-2019 ਤੋਂ 31-3-2020 ਤੱਕ 13454.48 ਲੱਖ ਰੁਪਏ (134.54 ਕਰੋੜ) ਦਾ ਖਰਚਾ ਹੋਇਆ ਹੈ । ਸਾਲ 2019-20 ਦਾ ਸੋਧਿਆ ਖਰਚਾ 13454.48 ਲੱਖ ਰੁਪਏ (134.54 ਕਰੋੜ) ਤਜਵੀਜ਼ ਕੀਤਾ ਜਾਂਦਾ ਹੈ । ਸਾਲ 2019-20 ਵਿਚ ਜੇ ਸਰਕਾਰ ਵਲੋਂ ਬਜਟ ਪਾਸ ਕੀਤਾ ਗਿਆ ਸੀ ਉਸ ਵਿਚ ਖਾਲੀ ਅਸਾਮੀਆਂ ਦਾ ਖਰਚਾ ਘਟਾ ਕੇ ਬਜਟ ਪਾਸ ਕੀਤਾ ਸੀ । ਇਸ ਮੱਦ ਅਧੀਨ ਸਾਲ 2020-21 ਲਈ 20705.00 ਲੱਖ ਰੁਪਏ (207.05 ਕਰੋੜ) ਦਾ ਉਪਬੰਧ ਕੀਤਾ ਗਿਆ ਹੈ । ਇਸ ਤੋਂ ਇਲਾਵਾ ਕਰਮਚਾਰੀਆਂ ਦੀ ਗ੍ਰੈਜੂਅਟੀ , ਐਕਸਗਰੇਸ਼ੀਆਂ, ਬਕਾਇਆ ਛੁੱਟੀਆਂ ਦੇ ਲਾਭ, ਪੀ.ਐਫ. ਦੇ ਬਕਾਏ ਅਤੇ ਹੋਰ ਬਕਾਏ ਆਦਿ ਦਾ ਖਰਚੇ ਵੀ ਇਸ ਵਿਚ ਸ਼ਾਮਲ ਹਨ। ਅਮਲੇ ਖਰਚੇ ਦਾ ਵੇਰਵਾ ਅਨੁਲਗ-5 ਵਿਚ ਦਰਸਾਇਆ ਗਿਆ ਹੈ ।

ਕੰਟੀਜੈਂਸੀ

ਸਾਲ 2019-20 ਵਿਚ ਇਸ ਮੱਦ ਹੇਠ 980.00 ਲੱਖ ਰੁਪਏ (9.80 ਕਰੋੜ) ਦਾ ਬਜਟ ਉਪਬੰਧ ਮੰਜੂਰ ਕੀਤਾ ਗਿਆ ਸੀ ਅਤੇ ਮਿਤੀ 1-4-2019 ਤੋਂ 31-3-2020 ਤੱਕ ਇਸ ਮੱਦ ਅਧੀਨ 770.73 ਲੱਖ ਰੁਪਏ (7.70 ਕਰੋੜ) ਦਾ ਕੁਲ ਖਰਚਾ ਹੋ ਚੁੱਕਾ ਹੈ ਅਤੇ 770.73 ਲੱਖ ਰੁਪਏ (7.70 ਕਰੋੜ) ਸੋਧੇ ਹੋਏ ਬਜਟ ਲਈ ਤਜਵੀਜ਼ ਕੀਤਾ ਜਾਂਦਾ ਹੈ । ਸਾਲ 2020-21 ਵਿਚ ਇਸ ਮੱਦ ਅਧੀਨ 1130.00 ਲੱਖ ਰੁਪਏ (11.30 ਕਰੋੜ) ਖਰਚਾ ਕਰਨ ਦਾ ਉਪਬੰਧ ਕੀਤਾ ਗਿਆ ਹੈ । ਜਿਸ ਦਾ ਵੇਰਵਾ ਅਨੁਲਗ -6 ਏ ਵਿਚ ਦਰਸਾਇਆ ਗਿਆ ਹੈ ।

ਚਲਦਾ ਸਫਾ..4

ਵਿਕਾਸ ਦੇ ਖਰਚੇ ਦਾ ਵੇਰਵਾ

ਸਾਲ 2019-20 ਵਿਚ ਇਸ ਮੱਦ ਅਧੀਨ 11300.00 ਲੱਖ ਰੁਪਏ (113 ਕਰੋੜ) ਦਾ ਬਜਟ ਸਰਕਾਰ ਵਲੋਂ ਪ੍ਰਵਾਨ ਕੀਤਾ ਗਿਆ ਸੀ ਮਿਤੀ 1-4-19 ਤੋਂ 31-3-20 ਤੱਕ ਇਸ ਮੱਦ ਅਧੀਨ ਜਨਰਲ ਸਾਈਡ ਦਾ ਕੁਲ ਖਰਚਾ 1808.10 ਲੱਖ ਰੁਪਏ (18.08 ਕਰੋੜ) ਦਾ ਖਰਚਾ ਹੋਇਆ ਅਤੇ ਸਰਕਾਰ ਵਲੋਂ ਪ੍ਰਾਪਤ ਹੋਈ ਗਰਾਂਟ ਵਿਚੋਂ 4772.56 ਲੱਖ ਰੁਪਏ (47.72 ਕਰੋੜ) ਵਿਕਾਸ ਤੇ ਖਰਚੇ ਗਏ ਹਨ। ਇਸ ਤੋਂ ਇਲਾਵਾ ਜਨਰਲ ਸਾਈਡ ਵਲੋਂ 1940.00 ਲੱਖ ਰੁਪਏ (19.40 ਕਰੋੜ) ਦਾ ਕੰਟਰੀਬਿਊਸ਼ਨ ਸਾਲ 2019-20 ਦੌਰਾਨ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਨੂੰ ਦਿੱਤਾ ਜਾ ਚੁੱਕਾ ਹੈ। ਸੋਧੇ ਹੋਏ ਬਜਟ ਅਨੁਸਾਰ ਸਾਲ 2019-20 ਲਈ ਜਨਰਲ ਸਾਈਡ ਦੇ ਵਿਕਾਸ ਦੇ ਕੰਮਾਂ ਲਈ 1804.06 ਲੱਖ ਰੁਪਏ (18.04 ਕਰੋੜ) ਖਰਚਾ ਤਜਵੀਜ਼ ਕੀਤਾ ਜਾਂਦਾ ਹੈ। ਸਾਲ 2020-21 ਲਈ ਵਿਕਾਸ ਦੇ ਕੰਮਾਂ ਲਈ 13208.00 ਲੱਖ ਰੁਪਏ (132.08 ਕਰੋੜ) ਖਰਚ ਕਰਨ ਦਾ ਉਪਬੰਧ ਕੀਤਾ ਗਿਆ ਹੈ ਇਸ ਵਿਚ 1.00 ਕਰੋੜ ਰੁਪਏ ਡੋਗ ਸਟਰਲਾਈ ਜੇਸ਼ਨ ਇਨਫਰਾਂਸਟਰਕਚਰ ਤੇ ਖਰਚ ਕਰਨ ਦਾ ਉਪਬੰਧ ਕੀਤਾ ਹੈ, ਨਗਰ ਨਿਗਮ ਅੰਮ੍ਰਿਤਸਰ ਨੂੰ ਸਰਕਾਰ ਪਾਸੋਂ ਵੀ ਗਰਾਂਟ ਅਤੇ ਨਗਰ ਸੁਧਾਰ ਟਰਸਟ ਪਾਸੇ 50 ਕਰੋੜ ਰੁਪਏ ਦਾ ਕਰਜਾ ਪ੍ਰਾਪਤ ਹੋਣ ਦੀ ਆਸ ਹੈ, ਉਸ ਰਾਸ਼ੀ ਨਾਲ ਵੀ ਵਿਕਾਸ ਦੇ ਕੰਮ ਕੀਤੇ ਜਾਣਗੇ।

ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ

ਆਮਦਨ

ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਆਪਣੇ ਬਜਟ ਸਾਲ 2019-20 ਲਈ 3500.00 ਲੱਖ ਰੁਪਏ (35.00 ਕਰੋੜ) ਦੀ ਆਮਦਨ ਦੀ ਸਰਕਾਰ ਵਲੋਂ ਮੰਜੂਰੀ ਦਿੱਤੀ ਗਈ ਸੀ। ਮਿਤੀ 1-4-19 ਨੂੰ ਇਸ ਵਿਭਾਗ ਦਾ ਮੁੱਢਲਾ ਬਕਾਇਆ 5.55 ਲੱਖ ਰੁਪਏ ਸੀ। ਇਸ ਵਿਭਾਗ ਨੂੰ ਮਿਤੀ

ਚਲਦਾ ਸਫਾ....5

1-4-19 ਤੋਂ 31-3-20 ਤੱਕ 1958.47 ਲੱਖ ਰੁਪਏ (19.58 ਕਰੋੜ) ਆਮਦਨ ਪ੍ਰਾਪਤ ਹੋਈ ਹੈ ਸਾਲ 2020-21 ਵਿਚ 3500.00 ਲੱਖ ਰੁਪਏ (35 ਕਰੋੜ) ਦੀ ਆਮਦਨ ਦਾ ਉਪਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ 9857.00 ਲੱਖ ਰੁਪਏ (98.57 ਕਰੋੜ) ਦੀ ਕੰਟਰੀਬਿਊਸ਼ਨ ਸਾਲ 2020-21 ਦੇਰਾਨ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਵਲੋਂ ਨਗਰ ਨਿਗਮ , ਅੰਮ੍ਰਿਤਸਰ ਦੀ ਜਨਰਲ ਸਾਈਡ ਤੋਂ ਪਾਪਤ ਕਰਨ ਦਾ ਉਪਬੰਧ ਕੀਤਾ ਗਿਆ ਹੈ। ਇਸ ਦਾ ਵੇਰਵਾ ਅਨੁਲਗ 3 ਅਤੇ 12 ਵਿਚ ਦਰਸਾਇਆ ਗਿਆ ਹੈ।

ਖਰਚਾ ਅਮਲਾ

ਇਸ ਵਿਭਾਗ ਦੇ ਅਮਲੇ ਦਾ ਖਰਚਾ ਸਾਲ 2019-20 ਲਈ 4800.00 ਲੱਖ ਰੁਪਏ (48.00 ਕਰੋੜ) ਸਰਕਾਰ ਵਲੋਂ ਮੰਜੂਰ ਕੀਤਾ ਗਿਆ ਸੀ ਮਿਤੀ 1-4-19 ਤੋਂ 31-3-20 ਤੱਕ ਇਸ ਮੱਦ ਅਧੀਨ 3574.52 ਲੱਖ ਰੁਪਏ (35.74 ਕਰੋੜ) ਖਰਚਾ ਹੋ ਚੁੱਕਾ ਹੈ ਅਤੇ 3574.52 ਲੱਖ ਰੁਪਏ (35.74 ਕਰੋੜ) ਰੀਵਾਈਜ਼ਡ ਖਰਚਾ ਤਜਵੀਜ ਕੀਤਾ ਜਾਂਦਾ ਹੈ। ਸਾਲ 2020-21 ਲਈ ਇਸ ਮੱਦ ਹੇਠ 4800.00 ਲੱਖ ਰੁਪਏ (48 ਕਰੋੜ) ਖਰਚ ਹੋਣ ਦੀ ਤਜਵੀਜ ਹੈ ਅਤੇ ਅਮਲੇ ਦੇ ਖਰਚੇ ਵਿਚੋਂ ਖਾਲੀ ਅਸਾਮੀਆਂ ਦਾ ਖਰਚਾ ਘਟਾ ਕੇ ਬਜਟ ਬ ਟਾਇਆ ਗਿਆ ਹੈ। ਇਸ ਦਾ ਵੇਰਵਾ ਅਨੁ ਲਗ 3,9 ਵਿਚ ਦਰਜ ਹੈ।

ਅਚਨਚੇਤ ਖਰਚਾ

ਇਸ ਮੱਦ ਹੇਠ ਸਾਲ 2019-20 ਲਈ 20.00 ਲੱਖ ਰੁਪਏ ਖਰਚੇ ਦੀ ਮੰਜੂਰੀ ਸਰਕਾਰ ਵਲੋਂ ਮਿਲੀ ਸੀ, ਮਿਤੀ 1-4-19 ਤੋਂ 31-3-20 ਤੱਕ ਇਸ ਮੱਦ ਅਧੀਨ 6.47 ਲੱਖ ਰੁਪਏ ਖਰਚਾ ਹੋ ਚੁੱਕਾ ਹੈ। ਇਸ ਮੱਦ ਅਧੀਨ 6.47 ਲੱਖ ਰੁਪਏ ਰੀਵਾਈਜ਼ਡ ਖਰਚਾ ਤਜਵੀਜ ਕੀਤਾ ਜਾਂਦਾ ਹੈ। ਸਾਲ 2020-21 ਲਈ 20.00 ਲੱਖ ਰੁਪਏ ਦਾ ਖਰਚਾ ਇਸ ਹੈਡ ਵਿਚ ਕਰਨ ਦਾ ਉਪਬੰਧ ਕੀਤਾ ਗਿਆ ਹੈ। ਇਸ ਦਾ ਵੇਰਵਾ ਅਨੁਲਗ 3 ਅਤੇ 12 ਵਿਚ ਦਰਜ ਹੈ।

ਵਿਕਾਸ ਦੇ ਕੰਮਾਂ ਤੇ ਖਰਚਾ

ਸਾਲ 2019-20 ਲਈ ਇਸ ਮੱਦ ਹੇ ਠ 5500.00 ਲੱਖ ਰੁਪਏ (55 ਕਰੋੜ) ਦਾ ਖਰਚਾ ਕਰਨ ਦੀ ਪ੍ਰਵਾਨਗੀ ਸਰਕਾਰ ਵਲੋਂ ਦਿ ਤੀ ਗਈ ਸੀ ਮਿਤੀ 1-4-19 ਤੋਂ 31-3-20 ਤੱਕ ਇਸ ਮੱਦ ਅਧੀਨ 13.68 ਲੱਖ ਰੁਪਏ ਖਰਚਾ ਹੋਇਆ ਹੈ ਅਤੇ ਬਾਕੀ ਡਿਵੈਲਪਮੈਂਟ ਦੇ ਕੰਮ ਗੌਰਮਿੰਟ ਪਾਸੋ ਪ੍ਰਾਪਤ ਹੋਣ ਵਾਲੀ ਗਰਾਂਟ ਵਿਚੋਂ ਕੀਤੇ ਗਏ ਹਨ । ਸਾਲ 2020-21 ਵਿਚ ਇਸ ਮੱਦ ਹੇਠ 8537.00 ਲੱਖ ਰੁਪਏ (85.37 ਕਰੋੜ) ਖਰਚੇ ਦਾ ਉਪਬੰਧ ਕੀਤਾ ਗਿਆ ਹੈ, ਇਸ ਖਰਚੇ ਵਿਚ 24 ਕਰੋੜ ਰੁਪਏ ਜਾਇਕਾ ਕਰਜੇ ਦੀ ਅਦਾਇਗੀ ਦਾ ਉਪਬੰਧ ਕੀਤਾ ਗਿਆ ਹੈ ਜੋ ਕਿ ਸਾਲ 2019 ਤੋਂ ਦੇਣਯੋਗ ਹੈ ਅਤੇ 17.40 ਕਰੋੜ ਰੁਪਏ ਅਮਰੁਤ ਪ੍ਰੋਜੈਕਟ ਦੇ ਸ਼ੇਅਰ ਵਜੋਂ ਅਦਾਇਗੀ ਲਈ ਉਪਬੰਧ ਕੀਤਾ ਗਿਆ ਹੈ ਜੋ ਕਿ ਇਸ ਖਰਚੇ ਵਿਚ ਸ਼ਾਮਲ ਹੈ । ਜਿਸ ਦਾ ਵੇਰਵਾ ਅਨੁਲਗ 3, 12 ਵਿਚ ਦਰਸਾਇਆ ਗਿਆ ਹੈ । ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਦੀ ਆਮਦਨ 3500.00 ਲੱਖ ਰੁਪਏ ਸਾਲ 2020-21 ਵਿਚ ਹੋਣ ਦੀ ਆਸ ਹੈ ਜਦੋਂ ਕਿ ਇਸ ਵਿਭਾਗ ਦਾ ਕੁਲ ਖਰਚਾ 13357.00 ਲੱਖ ਰੁਪਏ ਹੋਵੇਗਾ ਅਤੇ ਘਾਟਾ ਪੂਰਾ ਕਰਨ ਲਈ ਜਨਰਲ ਸਾਈਡ ਤੋਂ ਬਤੌਰ ਯੋਗਦਾਨ 9857.00 ਲੱਖ ਰੁਪਏ (98.57 ਕਰੋੜ) ਲੈਣ ਦੀ ਤਜਵੀਜ਼ ਹੈ । ਇਸ ਦਾ ਵੇਰਵਾ ਅਨੁਲਗ 3,12 ਵਿਚ ਦਰਸਾਇਆ ਗਿਆ ਹੈ ।

ਉਪਰੋਕਤ ਅਨੁਸਾਰ ਜੇਕਰ ਆਪ ਜੀ ਸਹਿਮਤ ਹੋਵੋ ਤਾਂ ਰੀਵਾਈਜ਼ਡ ਬਜਟ ਸਾਲ 2019-20 ਅਤੇ ਅਨੁਮਾਨਤ ਬਜਟ ਸਾਲ 2020-21 ਦੀ ਤਜਵੀਜ਼ ਨਗਰ ਨਿਗਮ ਹਾਉਸ ਵਿਚ ਰੱਖਣ ਲਈ ਕੇਸ ਫਾਈਲ ਕਮਿਸ਼ਨਰ ਸਾਹਿਬ, ਮੇਅਰ ਸਾਹਿਬ ਜੀ ਨੂੰ ਭੇਜੀ ਜਾਵੇ ਤਾਂ ਜੋ ਹਾਉਸ ਦੇ ਫੈਸਲੇ ਉਪਰੰਤ ਨਗਰ ਨਿਗਮ ਦਾ ਸਾਲ 2019-20 ਦਾ ਸੋਧਿਆ ਹੋਇਆ ਬਜਟ ਅਤੇ ਸਾਲ 2020-21 ਦਾ ਅਨੁਮਾਨਤ ਬਜਟ ਮਿਉਸਪਲ ਕਾਰਪੋਰੇਸ਼ਨ ਐਕਟ 1976 ਦੀ ਕ੍ਰਮਵਾਰ ਧਾਰਾ 87(1) ਅਤੇ 86(2) ਅਧੀਨ ਸਥਾਨਕ ਸਰਕਾਰ ਨੂੰ ਪ੍ਰਵਾਨਗੀ ਹਿਤ ਭੇਜਿਆ ਜਾ ਸਕੇ ਜੀ ।

ਨਿਗ:ਇੰਜੀ:(ਓ.ਐੱਡ ਐਮ)

ਡਿਪਟੀ ਕੰਟਰੋਲਰ ਵਿੱਤ ਅਤੇ ਲੇਖਾ ,
ਨਗਰ ਨਿਗਮ, ਅੰਮ੍ਰਿਤਸਰ ।